

ਗਿਦਾਇਤਾਂ :

1. ਉਹਨਾਂ ਅਦਾਇਗੀਆਂ ਤੇ 2% ਟੀਡੀਐਸ ਕੱਟਿਆ ਜਾਵੇਗਾ, ਜਿਹਨਾਂ ਉੱਤੇ ਆਮਦਨ ਕਰ ਕਾਨੂੰਨ, 1961 ਦੀ ਧਾਰਾ 10(10D) ਦੇ ਅਧੀਨ ਛੋਟ ਨਹੀਂ ਮਿਲਦੀ।
2. *ਜੇ ਪੈਨ ਨਹੀਂ ਦਿੱਤਾ ਗਿਆ ਹੈ, ਤਾਂ ਟੀਡੀਐਸ ਦੀ ਦਰ 20% ਹੋਵੇਗੀ।
3. *ਪ੍ਰਵਾਸੀ ਭਾਰਤੀਆਂ ਲਈ ਟੀਡੀਐਸ ਦੀ ਦਰ ਰੁ.1 ਕਰੋੜ ਤਕ ਅਦਾਇਗੀ ਲਈ 30.9% ਅਤੇ ਰੁ.1 ਕਰੋੜ ਤੋਂ ਵੱਧ ਲਈ 33.99% ਹੋਵੇਗੀ।

ਐਸਬੀਆਈ ਲਾਈਫ ਇੰਸ਼ੂਰੈਂਸ ਕੰਪਨੀ ਲਿਮਿਟੇਡ,

ਮਿਤੀ:

ਦ	ਦ	ਮ	ਮ	ਸ	ਸ	ਸ	ਸ
---	---	---	---	---	---	---	---

ਸ਼ਾਖਾ _____

ਮਾਣਯੋਗ ਸ਼੍ਰੀਮਾਨ/ਸ਼੍ਰੀਮਤੀ ਜੀ,

ਵਿਸ਼ਾ : ਸਮਰਪਣ ਅਰਜ਼ੀ ਫਾਰਮ-ਧਨਰਕਸ਼ਾ/ਸੁਪਰ ਸੁਰਕਸ਼ਾ/ਰਿਣ ਰਕਸ਼ਾ ਪਾਲਸੀ ਅਧੀਨ ਕਰਜ਼ਾ ਖਾਤਾ ਨੰਬਰ _____
 _____ਦਾ ਨਿਪਟਾਰਾ/ਸਮਰਪਣ (ਕਿਸੇ ਇਕ ਤੇ ਨਿਸ਼ਾਨ ਲਗਾਓ)।

ਮੈਂ _____ (ਕਰਜ਼ਾ ਸਮਾਪਤ ਕਰਨ ਦੀ ਮਿਤੀ) ਨੂੰ ਕਰਜ਼ੇ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਇੱਥੇ ਦੱਸਿਆ ਕਰਜ਼ਾ ਖਾਤਾ ਇਸ ਮਿਤੀ ਨੂੰ ਬੰਦ ਹੈ। ਮੈਂ ਛੇਤੀ ਤੋਂ ਛੇਤੀ ਉਤਪਾਦਾਂ ਦੀਆਂ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਤੁਹਾਨੂੰ ਪਾਲਸੀ ਦਾ ਨਿਪਟਾਰਾ ਕਰਨ/ਸਮਰਪਣ ਕਰਨ ਅਤੇ ਸਮਰਪਣ ਦੀ ਰਕਮ ਮੋੜਨ ਲਈ ਬੇਨਤੀ ਕਰਦਾ ਹਾਂ।

□ ਪੈਨ ਕਾਰਡ ਦੀ ਨਕਲ ਪੈਨ* | | | | | | | | | |

ਨਿਵਾਸੀ ਸਥਿਤੀ : ☐ ਭਾਰਤ ਨਿਵਾਸੀ ☐ ਪ੍ਰਵਾਸੀ ਭਾਰਤੀ ^ ☐ ਨਿਵਾਸ ਦਾ ਦੇਸ਼

ਧੰਨਵਾਦ ਸਹਿਤ ਤੁਹਾਡਾ,

ਮੈਂਬਰ ਦਾ ਨਾਂ : _____

ਮੈਂਬਰ ਦੇ ਦਸਤਖਤ

ਮਿਤੀ: ਦ ਦ ਮ ਮ ਸ ਸ ਸ ਸ ਸਥਾਨ: _____

ਬੈਂਕਰ ਦੀ ਸਿਫਾਰਸ਼

ਕਰਜ਼ਾ ਖਾਤਾ ਨੰਬਰ _____ (ਨਵਾਂ ਨੰਬਰ)/_____ (ਪੁਰਾਣਾ ਨੰਬਰ) ਧਨਰਕਸ਼ਾ ਐਸਪੀ/ਧਨਰਕਸ਼ਾ ਐਲਪੀਪੀਟੀ/ ਸਪਰ ਸਰਕਸ਼ਾ/ਰਿਣ ਰਕਸ਼ਾ ਅਧੀਨ ਕਵਰ ਕੀਤਾ ਗਿਆ ਸੀ। ਕਰਜ਼ਾ ਖਾਤੇ ਦਾ _____ ਨੂੰ ਨਿਪਟਾਰਾ ਕਰ ਦਿੱਤਾ ਗਿਆ ਹੈ।

ਬੀਮੇ ਦਾ ਮੂਲ ਪ੍ਰਮਾਣ-ਪੱਤਰ ਇੱਥੇ ਨੱਥੀ ਕੀਤਾ ਗਿਆ ਹੈ/ਨਹੀਂ ਮਿਲਿਆ ਹੈ (ਕਿਸੇ ਇਕ ਤੇ ਨਿਸ਼ਾਨ ਲਗਾਓ)। ਸਾਨੂੰ ਮੈਂਬਰ ਦੇ ਪਾਲਸੀ ਸਮਰਪਣ ਕਰਨ ਤੇ ਕੋਈ ਇਤਰਾਜ਼ ਨਹੀਂ ਹੈ।

ਸ਼ਾਖਾ ਪ੍ਰਬੰਧਕ ਦਾ ਨਾਂ : _____

ਸ਼ਾਖਾ ਪ੍ਰਬੰਧਕ ਦੇ ਦਸਤਖਤ

ਬੈਂਕ ਸ਼ਾਖਾ ਦਾ ਨਾਂ: _____

ਸ਼ਾਖਾ ਕੋਡ : | | | | | | | | | | | |

ਬੈਂਕ ਦੀ ਮੋਹਰ

ਮਿਤੀ: | ਦ | ਦ | ਮ | ਮ | ਸ | ਸ | ਸ | ਸ

ਸਿੱਧੇ ਜਮ੍ਹਾਂ ਕਰਨ ਦੀ ਹਿਦਾਇਤ

ਸੇਵਾ ਵਿਖੇ

ਐਸਬੀਆਈ ਲਾਈਫ ਇੰਸ਼ੂਰੈਂਸ ਕੰਪਨੀ ਲਿਮਿਟੇਡ

ਸ਼ਾਖਾ : _____

ਵਿਸ਼ਾ : ਐਨਈਐਫਟੀ ਰਾਹੀਂ ਪਾਲਸੀ ਅਦਾਇਗੀ ਦੀ ਪ੍ਰਾਪਤੀ

ਐਨਈਐਫਟੀ ਰਾਹੀਂ ਪਾਲਸੀ ਅਦਾਇਗੀ ਦੀ ਪ੍ਰਾਪਤ ਕਰਨ ਲਈ ਮੈਂ ਹੇਠਾਂ ਆਪਣੇ ਬੈਂਕ ਖਾਤੇ ਦੇ ਵੇਰਵੇ ਦੇ ਰਿਹਾ ਹਾਂ।

ਪਾਲਸੀ ਨੰਬਰ	
ਪਾਲਸੀਧਾਰਕ ਦਾ ਨਾਂ	
ਬੈਂਕ ਦਾ ਨਾਂ	
ਬੈਂਕ ਸ਼ਾਖਾ ਦਾ ਪਤਾ	
ਖਾਤੇ ਦੀ ਕਿਸਮ (ਕਿਰਪਾ ਕਰਕੇ ਸਹੀ ਥਾਂ ਤੇ ਟਿੱਕਾ ਲਗਾਓ)	☐ ਬੱਚਤ ☐ ਚਾਲੂ ☐ ਐਨਆਰਈ
ਬੈਂਕ ਦਾ ਖਾਤਾ ਨੰਬਰ	
ਆਈਐਫਐਸ ਕੋਡ	
ਮੋਬਾਇਲ ਨੰਬਰ	
ਈ-ਮੇਲ ਆਈਡੀ	

#ਐਨਆਰਈ ਖਾਤੇ ਲਈ, ਅਦਾਇਗੀ ਸਿੱਧੀ ਜਮ੍ਹਾਂ ਕਰਨ ਲਈ ਬੈਂਕ ਦੀ ਚਿੱਠੀ ਚਾਹੀਦੀ ਹੈ।

ਇਸ ਕੰਮ ਲਈ ਮੈਂ ਹੇਠਾਂ ਲਿਖੇ ਦਸਤਾਵੇਜ਼ ਨੱਥੀ ਕੀਤੇ ਹਨ (ਕਿਰਪਾ ਕਰਕੇ ਸਹੀ ਥਾਂ ਤੇ ਟਿੱਕਾ ਲਗਾਓ)

- ☐ ਛਪੇ ਹੋਏ ਨਾਂ ਅਤੇ ਖਾਤਾ ਨੰਬਰ ਵਾਲਾ ਅਸਲੀ ਚੈੱਕ।
- ☐ ਜੇ ਚੈੱਕ ਉੱਤੇ ਨਾਂ ਨਹੀਂ ਛਪਿਆ ਹੈ, ਤਾਂ ਕਿਰਪਾ ਕਰਕੇ ਬੈਂਕ ਪਾਸਬੁੱਕ ਦੀ ਆਪੇ ਤਸਦੀਕ ਕੀਤੀ ਨਕਲ ਜਮ੍ਹਾਂ ਕਰਵਾਓ, ਜਿਸ ਵਿੱਚ ਛਪਿਆ ਹੋਇਆ ਬੈਂਕ ਖਾਤਾ ਨੰਬਰ, ਖਾਤਾਧਾਰਕ ਦਾ ਨਾਂ ਅਤੇ ਆਈਐਫਐਸ ਕੋਡ ਵਿਖਾਇਆ ਗਿਆ ਹੋਵੇ। ਇਸ ਤੋਂ ਇਲਾਵਾ, ਤਾਜ਼ੇ ਲੈਣ-ਦੇਣ (1- ਮਹੀਨੇ ਤੋਂ ਵੱਧ ਪੁਰਾਣਾ ਨਹੀਂ) ਦੀ ਨਕਲ ਵੀ ਦਿਓ।

ਮੈਂ ਸਹਿਮਤ ਹਾਂ ਕਿ :

- ਐਨਆਰਈ ਖਾਤੇ ਲਈ, ਸਮਰਪਣ ਦੀ ਆਮਦਨ ਸਿੱਧੀ ਜਮ੍ਹਾਂ ਕਰਨ ਲਈ ਬੈਂਕ ਦੀ ਚਿੱਠੀ ਚਾਹੀਦੀ ਹੈ।
- ਤੁਹਾਡੇ ਖਾਤੇ ਵਿੱਚ ਗਲਤੀ ਨਾਲ ਕੀਤੀ ਕੋਈ ਵੀ ਅਦਾਇਗੀ ਵਾਪਸ ਕਰਨ ਅਤੇ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋਈ ਅਜਿਹੀ ਵਾਧੂ ਰਕਮ ਦੀ ਵਸੂਲੀ ਦੇ ਹੱਕ ਉੱਤੇ ਅਮਲ ਕਰਨ ਦਾ ਹੱਕ ਐਸਬੀਆਈ ਲਾਈਫ ਕੋਲ ਰਾਖਵਾਂ ਹੈ।
- ਜਿੱਥੇ ਐਨਈਐਫਟੀ ਰਾਹੀਂ ਅਦਾਇਗੀ ਨਹੀਂ ਕੀਤੀ ਜਾ ਸਕਦੀ, ਉੱਥੇ ਬੈਂਕ ਰਾਹੀਂ ਰਕਮ ਅਦਾ ਕਰਨ ਦਾ ਹੱਕ ਐਸਬੀਆਈ ਲਾਈਫ ਕੋਲ ਰਾਖਵਾਂ ਹੈ।

ਮੈਂ ਇੱਥੇ ਕਰਕੇ ਇਸ ਗੱਲ ਦਾ ਐਲਾਨ ਕਰਦਾ ਹਾਂ ਇੱਥੇ ਉਪਰ ਮੇਰੇ ਦੁਆਰਾ ਦਿੱਤੇ ਪਾਲਸੀ ਦੇ ਵੇਰਵੇ ਅਤੇ ਬੈਂਕ ਖਾਤੇ ਦੇ ਵੇਰਵੇ ਸੱਚੇ ਅਤੇ ਸਹੀ ਹਨ ਅਤੇ ਮੈਂ ਐਸਬੀਆਈਐਲ ਨੂੰ ਉਪਰ ਦੱਸੀ ਪਾਲਸੀ ਦੀ ਆਮਦਨ, ਸਿਰਫ ਮੇਰੇ ਜੋਖਮ ਤੇ, ਮੇਰੇ ਉਪਰ ਦਿੱਤੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਨ ਲਈ ਅਧਿਕ੍ਰਿਤ ਕਰਦਾ ਹਾਂ।

ਮਿਤੀ : / /

ਸਥਾਨ : _____

ਪਾਲਸੀਧਾਰਕ ਦੇ ਦਸਤਖਤ